

ਸੂਚਨਾ ਤਕਨਾਲੋਜੀ ਦੀ ਸਵੀਕਾਰ-ਯੋਗ ਵਰਤੋਂ ਦਾ ਇਕਰਾਰਨਾਮਾ

ਡਿਜ਼ਿਟਲ ਸਾਖਰਤਾ ਸਾਡੇ ਬਦਲਦੇ ਵਿਸ਼ਵਵਿਆਪੀ ਭਾਈਚਾਰੇ ਵਿੱਚ ਸਿੱਖਿਆਰਥੀਆਂ ਨੂੰ ਜੀਵਨ ਲਈ ਪ੍ਰੇਰਿਤ ਅਤੇ ਤਿਆਰ ਕਰਨ ਦਾ ਇੱਕ ਅਨਿੱਖੜਵਾਂ ਅੰਗ ਹੈ।

ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ/ਸਰਪ੍ਰਸਤਾਂ ਤੋਂ ਇਹ ਪੁਸ਼ਟੀ ਕਰਨ ਲਈ **ਪਾਲਿਸੀ ਇਕਰਾਰਨਾਮਾ ਫਾਰਮ** 'ਤੇ ਦਸਤਖਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਸਕੂਲ/ਬੋਰਡ ਅਤੇ ਵਿਅਕਤੀਗਤ ਤਕਨਾਲੋਜੀ ਦੀ ਵਰਤੋਂ ਨਾਲ ਸੰਬੰਧਿਤ ਸ਼ਰਤਾਂ/ਨਿਯਮਾਂ ਨੂੰ ਪੜ੍ਹ ਲਿਆ ਹੈ, ਸਮਝ ਲਿਆ ਹੈ ਅਤੇ ਇਹਨਾਂ ਦਾ ਸਮਰਥਨ ਕਰਨਗੇ ਕਿਉਂਕਿ ਇਹ ਸਿੱਖਣ ਵਿੱਚ ਸਹਾਇਕ ਸਿੱਧ ਹੁੰਦੇ ਹਨ।

ਇਸ ਇਕਰਾਰਨਾਮੇ ਨੂੰ ਇੱਕ ਸੁਰੱਖਿਅਤ ਅਤੇ ਮਦਦਗਾਰ ਸਕੂਲੀ ਵਾਤਾਵਰਨ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਨੈੱਟਵਰਕ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

ਸਕੂਲ/ਬੋਰਡ ਤਕਨਾਲੋਜੀ ਸ਼ਬਦ ਜਿਵੇਂ ਕਿ ਇਸ ਦਸਤਾਵੇਜ਼ ਵਿੱਚ ਵਰਤਿਆ ਗਿਆ ਹੈ, ਸਕੂਲਾਂ ਵਿੱਚ ਹੋਣ ਦੌਰਾਨ, ਬੋਰਡ ਵੱਲੋਂ ਪ੍ਰਬੰਧਿਤ ਕੀਤੇ ਨੈੱਟਵਰਕਾਂ ਜਾਂ ਟੂਲਜ਼ ਦੀ ਵਰਤੋਂ ਕਰਦੇ ਹੋਏ ਅਤੇ/ਜਾਂ ਹੋਰਨਾਂ ਵਿਦਿਆਰਥੀਆਂ ਜਾਂ ਬੋਰਡ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ, ਕੰਪਿਊਟਰ ਨੈੱਟਵਰਕਾਂ, ਸਟੈਂਡ-ਅਲੋਨ ਕੰਪਿਊਟਰਾਂ, ਹੈਂਡਹੋਲਡ (ਹੱਥ ਵਿੱਚ ਫੜਿਆ ਜਾਣ ਵਾਲਾ) ਡਿਵਾਈਸਾਂ, ਪੈਰੀਫੇਰਲ ਡਿਵਾਈਸਾਂ, ਡਿਜ਼ਿਟਲ ਮੀਡੀਆ ਅਤੇ ਮੈਮੋਰੀ ਸਟੋਰੇਜ ਡਿਵਾਈਸਾਂ ਵੱਲ ਸੰਕੇਤ ਕਰਦਾ ਹੈ, ਪਰ ਇਹਨਾਂ ਤੱਕ ਹੀ ਸੀਮਤ ਨਹੀਂ ਹਨ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ [ਬੋਰਡ ਪਾਲਿਸੀ #194.0 ਤਕਨਾਲੋਜੀ ਦੀ ਵਰਤੋਂ](#) ਦੇਖੋ।

ਪ੍ਰਾਇਮਰੀ ਵਿਦਿਆਰਥੀਆਂ ਵੱਲੋਂ ਤਕਨਾਲੋਜੀ ਦੀ ਵਰਤੋਂ ਬਾਰੇ ਇਕਰਾਰਨਾਮਾ

ਤਕਨਾਲੋਜੀ ਦੀ ਵਰਤੋਂ ਕਰਦੇ ਸਮੇਂ, ਵਿਦਿਆਰਥੀ ਹੇਠਾਂ ਲਿਖੀਆਂ ਗੱਲਾਂ ਲਈ ਜਵਾਬਦੇਹ ਹੁੰਦੇ ਹਨ:

- ਦੇਖਭਾਲ ਐਂਡ ਸੁਰੱਖਿਆ ਸੰਬੰਧੀ ਸਕੂਲਾਂ ਦੇ ਨਿਯਮਾਂ ਅਤੇ ਸਕੂਲ ਦੇ ਵਿਵਹਾਰ ਦੇ ਜ਼ਾਬਤੇ ਦੀ ਪਾਲਣਾ ਕਰਨਾ।
- ਸਕੂਲ ਤਕਨਾਲੋਜੀ ਦੀ ਵਰਤੋਂ ਕਰਨ ਤੋਂ ਪਹਿਲਾਂ ਹਮੇਸ਼ਾਂ ਇਜਾਜ਼ਤ ਲੈਣੀ ਚਹੀਦੀ ਹੈ।
- ਸਕੂਲ ਦੀ ਤਕਨਾਲੋਜੀ ਨਾਲ ਆਦਰ ਨਾਲ ਵਿਵਹਾਰ ਕਰਨਾ ਚਾਹੀਦਾ ਹੈ।
- ਇੰਟਰਨੈੱਟ ਵੈੱਬਸਾਈਟਾਂ 'ਤੇ ਸਿਰਫ਼ ਅਧਿਆਪਕ ਦੁਆਰਾ ਦਿੱਤੇ ਨਿਰਦੇਸ਼ਾਂ ਅਨੁਸਾਰ ਜਾਂ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਜਾਵੇ।
- ਤਕਨਾਲੋਜੀ ਦੀ ਵਰਤੋਂ ਕਰਦੇ ਸਮੇਂ ਮੈਸੇਜ (ਸੰਦੇਸ਼) ਲਿਖਣ ਅਤੇ ਵਿਚਾਰ ਸਾਂਝਾ ਕਰਨ ਵੇਲੇ ਆਦਰਯੋਗ ਹੋਣਾ।
- ਜੇ ਕੰਪਿਊਟਰ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਅਮਲੇ ਦੇ ਕਿਸੇ ਮੈਂਬਰ ਨੂੰ ਤੁਰੰਤ ਦੱਸਣਾ।
- ਜੇਕਰ ਕੋਈ ਚੀਜ਼ ਜੋ ਉਹ ਕੰਪਿਊਟਰ ਸਕਰੀਨ 'ਤੇ ਵੇਖਦੇ ਹਨ, ਉਹਨਾਂ ਨੂੰ ਬੇਆਰਾਮ ਕਰ ਦਿੰਦੀ ਹੈ ਤਾਂ ਕਿਸੇ ਸਟਾਫ਼ ਨੂੰ ਤੁਰੰਤ ਦੱਸਣਾ।
- ਜੇ ਉਹ ਕਿਸੇ ਸਾਥੀ ਨਾਲ ਕੰਮ ਕਰ ਰਹੇ ਹਨ ਤਾਂ ਕੰਪਿਊਟਰ ਨੂੰ ਨਿਰਪੱਖ ਤਰੀਕੇ ਨਾਲ ਸਾਂਝਾ ਕਰਨਾ।
- ਸਿਰਫ਼ ਆਪਣੇ ਖੁਦ ਦੇ ਲੌਗਇਨ ਦੀ ਵਰਤੋਂ ਕਰੋ।
- ਆਪਣੇ ਲੌਗਇਨ ਅਤੇ ਪਾਸਵਰਡ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਤੇ ਕਦੇ ਵੀ ਆਪਣੇ ਪਾਸਵਰਡ ਨੂੰ ਆਪਣੇ ਅਧਿਆਪਕ ਜਾਂ ਮਾਪਿਆਂ/ਸਰਪ੍ਰਸਤਾਂ ਤੋਂ ਇਲਾਵਾ ਕਿਸੇ ਹੋਰ ਨਾਲ ਸਾਂਝਾ ਨਾ ਕਰੋ।

ਜੂਨੀਅਰ/ਇੰਟਰਮੀਡੀਏਟ/ਸੀਨੀਅਰ ਵਿਦਿਆਰਥੀਆਂ ਵੱਲੋਂ ਸੂਚਨਾ ਤਕਨਾਲੋਜੀ ਦੀ ਸਵੀਕਾਰ-ਯੋਗ ਵਰਤੋਂ ਦਾ ਇਕਰਾਰਨਾਮਾ

ਤਕਨਾਲੋਜੀ ਦੀ ਵਰਤੋਂ ਕਰਦੇ ਸਮੇਂ, ਵਿਦਿਆਰਥੀ ਹੇਠਾਂ ਲਿਖੀਆਂ ਗੱਲਾਂ ਲਈ ਜਵਾਬਦੇਹ ਹੁੰਦੇ ਹਨ:

- ਦੇਖਭਾਲ ਅਤੇ ਸੁਰੱਖਿਆ ਸੰਬੰਧੀ ਸਕੂਲਾਂ ਦੇ ਨਿਯਮਾਂ ਅਤੇ ਸਕੂਲ ਦੇ ਵਿਵਹਾਰ ਦੇ ਜ਼ਾਬਤੇ ਦੀ ਪਾਲਣਾ ਕਰਨਾ।
- ਤਕਨਾਲੋਜੀ ਨਾਲ ਆਦਰ ਨਾਲ ਵਿਵਹਾਰ ਕਰਨਾ ਚਾਹੀਦਾ ਹੈ।
- ਤਕਨਾਲੋਜੀ ਦੀ ਵਰਤੋਂ ਕਰਦੇ ਸਮੇਂ ਮੈਸੇਜ (ਸੰਦੇਸ਼) ਲਿਖਣ ਅਤੇ ਵਿਚਾਰ ਸਾਂਝਾ ਕਰਨ ਵੇਲੇ ਆਦਰਯੋਗ ਹੋਣਾ।
- ਪਾਸਵਰਡਾਂ ਸਮੇਤ, ਹੋਰਨਾਂ ਦੀ ਪਰਦੇਦਾਰੀ ਅਤੇ ਨਿੱਜੀ ਜਾਣਕਾਰੀ ਦਾ ਆਦਰ ਕਰਨਾ।
- ਵਿਅਕਤੀਗਤ ਜਾਣਕਾਰੀ ਨੂੰ ਗੁਪਤ ਰੱਖਣਾ (ਉਦਾਹਰਨ ਲਈ, ਇੰਟਰਨੈੱਟ 'ਤੇ ਫੋਟੋ, ਨਾਂ, ਪਤਾ ਜਾਂ ਫੋਨ ਨੰਬਰਾਂ ਨੂੰ ਪ੍ਰਕਾਸ਼ਿਤ ਨਾ ਕਰਨਾ)।
- ਸਿੱਖਿਆ ਦੇ ਮਕਸਦਾਂ ਲਈ ਜ਼ਿੰਮੇਵਾਰੀ ਨਾਲ ਤਕਨਾਲੋਜੀ ਦੀ ਵਰਤੋਂ ਕਰਨਾ ਜਿਵੇਂ ਕਿ ਕਿਸੇ ਅਧਿਆਪਕ ਦੁਆਰਾ ਨਿਰਧਾਰਤ ਕੀਤੇ ਅਨੁਸਾਰ ਵਰਤੋਂ ਕਰਨਾ।
- ਕਿਸੇ ਗੁੰਝ (ਪੁਸਤਕ) ਸੂਚੀ, ਫੁਟਨੋਟ (ਪਗ ਟਿੱਪਣੀ) ਜਾਂ ਪ੍ਰਮਾਣ ਦੇ ਕਿਸੇ ਹੋਰ ਰੂਪ ਵਿੱਚ ਸਾਰੇ ਹਵਾਲਿਆਂ ਨੂੰ ਸ਼ਾਮਲ ਕਰਕੇ ਇੰਟਰਨੈੱਟ 'ਤੇ ਪ੍ਰਾਪਤ ਕੀਤੀ ਜਾਣਕਾਰੀ/ਮੀਡੀਆ ਦਾ ਆਦਰ ਕਰਨਾ।
- ਗਿਆਤ ਤਕਨੀਕੀ, ਹਿਫ਼ਾਜ਼ਤ ਜਾਂ ਸੁਰੱਖਿਆ ਸਮੱਸਿਆਵਾਂ ਦੀ ਰਿਪੋਰਟ ਕਰਨਾ।
- ਕਿਸੇ ਸਟਾਫ਼ ਮੈਂਬਰ ਨੂੰ ਤਕਨਾਲੋਜੀ ਨਾਲ ਸੰਬੰਧਿਤ ਅਣਉਚਿਤ ਜਾਂ ਅਸੁਵਿਧਾਨਕ ਪ੍ਰਸਥਿਤੀਆਂ ਦੀ ਰਿਪੋਰਟ ਕਰਨਾ।
- ਸਿਰਫ਼ ਆਪਣੇ ਖੁਦ ਦੇ ਲੌਗਇਨ ਦੀ ਵਰਤੋਂ ਕਰਕੇ।
- ਕਦੇ ਵੀ ਅਧਿਆਪਕਾਂ ਜਾਂ ਮਾਪੇ/ਸਰਪ੍ਰਸਤ (ਸਰਪ੍ਰਸਤਾਂ) ਤੋਂ ਇਲਾਵਾ ਕਿਸੇ ਹੋਰ ਨਾਲ ਪਾਸਵਰਡਾਂ ਨੂੰ ਸਾਂਝਾ ਨਾ ਕਰਨਾ।

ਕਰਮਚਾਰੀ ਮੁਲਾਂਕਣ ਦੇ ਮਕਸਦਾਂ ਲਈ, ਸਿਸਟਮ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ, ਅਤੇ ਇਹ ਯਕੀਨੀ ਬਣਾਉਣ ਲਈ ਕਿ ਵਿਦਿਆਰਥੀ ਜ਼ਿੰਮੇਵਾਰੀ ਅਤੇ ਸੁਰੱਖਿਅਤ ਤਰੀਕੇ ਨਾਲ ਸਿਸਟਮ ਦੀ ਵਰਤੋਂ ਕਰ ਰਹੇ ਹਨ, ਬੋਰਡ ਵੱਲੋਂ ਪ੍ਰਬੰਧਿਤ ਕੀਤੇ ਸਟੂਡੈਂਟ ਖਾਤੇ ਅਤੇ ਸੂਚਨਾ ਤੱਕ ਪਹੁੰਚ ਕਰ ਸਕਦਾ ਹੈ। ਸਿੱਟੇ ਵਜੋਂ, ਵਿਦਿਆਰਥੀਆਂ ਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਸਟੋਰ ਕੀਤੀਆਂ ਫਾਈਲਾਂ ਜਾਂ ਸੰਦੇਸ਼ ਨਿੱਜੀ ਹਨ।

ਉਹਨਾਂ ਕਾਰਵਾਈਆਂ ਲਈ ਸਿੱਟੇ ਜੋ [ਬੋਰਡ ਪਾਲਿਸੀ #668.0, ਕੇਅਰਿੰਗ ਐਂਡ ਸੇਫ਼ ਸਕੂਲਜ਼](#) ਦੀ ਉਲੰਘਣਾ ਕਰਦੀਆਂ ਹਨ; [ਬੋਰਡ ਪਾਲਿਸੀ #194.0, ਤਕਨਾਲੋਜੀ ਦੀ ਵਰਤੋਂ](#); ਸੰਬੰਧਿਤ ਪ੍ਰਕਿਰਿਆਵਾਂ ਅਤੇ ਸਕੂਲ ਦੇ ਵਿਵਹਾਰ ਦੇ ਜ਼ਾਬਤੇ ਵਿੱਚ ਵਿਸ਼ੇਸ਼ ਅਧਿਕਾਰ ਵਾਪਸ ਲੈਣ ਤੋਂ ਲੈਕੇ ਸਕੂਲ ਤੋਂ ਮੁਅੱਤਲੀ ਤੱਕ ਸ਼ਾਮਲ ਹੋ ਸਕਦੇ ਹਨ।